

## ਧਰਮ ਮਾਮਲਾ ਨਿੱਜ ਦਾ

(ਸਿੰਘ ਸਾਹਿਬਾਨ ਦੇ ਹੁਕਮਨਾਮਾ ਦੇ ਸੰਦਰਭ ਵਿਚ)

(ਨਾਟਕ ਸ਼ੁਰੂ ਹੋਣ ਦਾ ਸੰਗੀਤ ਵਜਦਾ ਹੈ ਅਤੇ ਤਾਲ ਦੀ ਚਾਲ ਵਿਚ ਇਕ ਪਾਸੇ ਤੋਂ ਅਖਬਾਰ ਵਾਲਾ ਤੇ ਦੂਜੇ ਪਾਸੇ ਤੋਂ ਇਕ ਸਾਧਾਰਨ ਸਿੱਖ ਮੰਚ 'ਤੇ ਆਉਂਦੇ ਹਨ।)

ਅਖਬਾਰ ਵਾਲਾ : ਸੁਣੋ ਸੁਣੋ ਕੀ ਕਹਿੰਦੇ ਨੇ ਸਿੰਘ ਸਾਹਿਬਾਨ

ਸਾਧਾਰਨ ਸਿੱਖ : ਕੀ ਕਹਿੰਦੇ ਨੇ ਸਿੰਘ ਸਾਹਿਬਾਨ ?

ਅਖਬਾਰ ਵਾਲਾ : ਅਕਾਲੀ ਸਾਰੇ ਇਕ ਹੋ ਜਾਣ।

ਸਾਧਾਰਨ ਸਿੱਖ : ਅਕਾਲੀ ਸਾਰੇ ਇਕ ਹੋ ਜਾਣ ?

ਅਖਬਾਰ ਵਾਲਾ : ਨਾ ਰਹੇ ਅਕਾਲੀ ਦਲ ਬਰਨਾਲਾ  
ਨਾ ਰਹੇ ਦਲ ਬਾਬਾ ਜੁਗਿੰਦਰ ਸਿੰਘ ਵਾਲਾ  
ਨਾ ਰਹੇ ਦਿੱਲੀ ਦੇ ਰਛਪਾਲ ਸਿੰਘ ਵਾਲਾ  
ਨਾ ਰਹੇ ਬਾਦਲ ਪ੍ਰਕਾਸ਼ ਸਿੰਘ ਵਾਲਾ  
ਭੰਗ ਹੋਵੇ ਅਕਾਲੀ ਦਲ ਫੇਰੂਮਾਨ  
ਚਾਹੁੰਦੇ ਨੇ ਇਹ ਸਿੰਘ ਸਾਹਿਬਾਨ  
ਅਕਾਲੀ ਦਲ ਸਾਰੇ ਇਕ ਹੋ ਜਾਣ  
ਇਕ ਹੋ ਜਾਣ, ਇਕ ਹੋ ਜਾਣ

ਸਾਧਾਰਨ ਸਿੱਖ : ਕੀ ਫੇਰ ਝਗੜੇ ਸਾਰੇ ਮੁੱਕ ਜਾਣਗੇ ?

ਕਤਲ ਬੇਦੋਸ਼ਿਆਂ ਦੇ ਰੁੱਕ ਜਾਣਗੇ ?

ਅਖਬਾਰ ਵਾਲਾ : ਪਤਾ ਨਹੀਂ ਝਗੜੇ ਮੁੱਕ ਜਾਣਗੇ  
ਕਤਲ ਬੇਦੋਸ਼ਿਆਂ ਦੇ ਰੁੱਕ ਜਾਣਗੇ  
ਇਕ ਹੋਵੇਗਾ ਸਾਰਾ ਪੰਜ  
ਹੁਕਮ ਦੇਵੇਗਾ ਗੁਰੂ ਗਰੰਥ  
ਸਿੰਘ ਸਾਹਿਬ ਦਾ ਫਰਮਾਨ  
ਅਕਾਲੀ ਸਾਰੇ ਇਕ ਹੋ ਜਾਣ

ਸਾਧਾਰਨ ਸਿੱਖ : ਇਕ ਹੋ ਜਾਣ, ਦੋ ਹੋ ਜਾਣ  
ਤਿੰਨ ਹੋ ਜਾਣ, ਜਾਂ ਹੋਣ ਚਾਰ  
ਸਾਨੂੰ ਨਹੀਂ ਇਹਦੇ ਨਾਲ ਸਰੋਕਾਰ  
ਸਾਡੀ ਤਾਂ ਹੈ ਇਕੋ ਅਰਦਾਸ  
ਅਮਨ ਨਾਲ ਵਸੇ ਸਾਡਾ ਪੰਜਾਬ  
ਅਮਨ ਨਾਲ ਵਸੇ ਸਾਡਾ ਪੰਜਾਬ

ਅਖਬਾਰ ਵਾਲਾ : (ਜਾਂਦੇ ਹੋਏ) ਸਿੰਘ ਸਾਹਿਬ ਦਾ ਫੁਰਮਾਨ  
ਅਕਾਲੀ ਸਾਰੇ ਇਕ ਹੋ ਜਾਣ

ਸਾਧਾਰਨ ਸਿੱਖ : (ਇਕ ਪਾਸੇ ਦੇਖ ਕੇ)  
ਆ ਰਹੇ ਨੇ ਜਥੇਦਾਰ  
ਨਿਗਲੇ ਪੰਥ ਦੇ ਸੇਵਾਦਾਰ  
(ਦੂਜੇ ਪਾਸੇ ਜਾਂਦੇ ਹੋਏ)

ਅਗੇ ਹੋ ਕੇ ਗੱਲ ਇਹਨਾਂ ਦੀ ਸੁਣਦੀ ਹੈ  
ਗੰਢ ਤਾਂ ਹੀ ਇਹਨਾਂ ਦੀ ਖੁਲਦੀ ਹੈ

(ਸਾਧਾਰਨ ਸਿੱਖ ਇਕ ਪਾਸੇ ਜਾਂਦਾ ਹੈ, ਦੋ ਮੋਟੇ ਢਿੱਡਾਂ ਵਾਲੇ  
ਜਥੇਦਾਰ ਮੰਚ 'ਤੇ ਆਉਂਦੇ ਹਨ।)

ਇਕ : ਮੈਂ ਹਾਂ ਭਜਨ ਸਿੰਘ ਸਪੁੱਤਰ ਬਚਨ ਸਿੰਘ

ਦੂਜਾ : ਮੈਂ ਹਾਂ ਭਗਤ ਸਿੰਘ ਸਪੁੱਤਰ ਜਗਤ ਸਿੰਘ

ਇਕ : ਅਸੀਂ ਧਰਮ ਵਾਲੀ ਪਾਰਟੀ ਦੇ ਹਾਂ ਮੰਤਰੀ

ਦੂਜਾ : ਪੰਥ ਦੇ ਪਹਿਰੇਦਾਰ ਨਿਮਾਣੇ ਸੰਤਰੀ

ਇਕ : ਦੁਬਿਧਾ ਵਿਚ ਫਸੀ ਏ ਜਾਨ

ਦੋ : ਕੜਕੀ ਵਿਚ ਫਸਾਇਆ ਸਿੰਘ ਸਾਹਿਬਾਨ

ਇਕ : ਉਹਨਾਂ ਦੀ ਗੱਲ ਸੁਣੀਏ

ਦੋ : ਤਾਂ ਕੁਰਸੀ ਛੱਡਣੀ ਪੈਣੀ ਏ

ਇਕ : ਝੰਡੀ ਵਾਲੀ ਕਾਰ ਦੀ ਥਾਂ

ਦੋ : ਬੱਸ ਪਿੰਡ ਵਾਲੀ ਫੜਣੀ ਪੈਣੀ ਏ

ਇਕ : ਪਰ ਕੁਰਸੀ ਅਸੀਂ ਛੱਡਣੀ ਨਹੀਂ

ਦੋ : ਮੌਤ ਹਥੀਂ ਆਪਣੀ ਕਰਨੀ ਨਹੀਂ

ਇਕ : ਅਸੀਂ ਵੀ ਸੁਣਾਂਗੇ ਉਹੋ ਵਾਕ

ਦੋ : ਜਿਹੜਾ ਸੁਣਿਆ ਸੀ ਬਲਵੰਤ ਸਿੰਘ ਲੋਗੋਂਵਾਲ

ਇਕ : ਕਰੋ ਭਾਵੇਂ ਆਪਣੀ ਮਰਜ਼ੀ

ਦੋ : ਕਵੇ ਦਾਤੇ ਦਾ ਰੰਗ

ਇਕੱਠੇ : ਦੁਬਿਧਾ ਛੋੜ ਗੁਰੂ ਤੇਰੇ ਸੰਗ

ਇਕ : ਦੁਬਿਧਾ ਅਸੀਂ ਛੱਡਾਂਗੇ

ਦੋ : ਕੁਰਸੀ ਉਤੇ ਡਟਾਂਗੇ

(ਮੰਚ 'ਤੇ ਚੱਕਰ ਲਗਾਉਂਦੇ ਹਨ।)

ਇਕ : ਸਿੰਘ ਸਾਹਿਬਾਨ ਦਾ ਹੁਕਮਨਾਮਾ

ਦੋ : ਸਾਡੀ ਮੌਤ ਦਾ ਹੈ ਪਰਵਾਨਾ

ਇਕ : ਅਖੇ ਚੰਦੀਗੜ੍ਹ ਗਲ ਸਵਾਹ ਪਾਓ  
 ਦੋ : ਘੱਤ ਵਹੀਰਾਂ ਅੰਬਰਸਰ ਆਓ  
 ਇਕ : ਚੰਦੀਗੜ੍ਹ ਹਕੂਮਤ ਵਾਲੀ ਸ਼ਕਤੀ ਏ  
 ਦੋ : ਅੰਬਰਸਰ ਬਸ ਭਗਤੀ ਹੀ ਭਗਤੀ ਹੈ  
 ਇਕ : ਭਗਤੀ ਹੁਣ ਸਾਡਾ ਰਾਹ ਨਹੀਂ  
 ਦੋ : ਮੁਰਗਿਆਂ ਦੀ ਥਾਂ ਖਾਣਾ ਕੜਾਹ ਨਹੀਂ  
 ਇਕ : ਅਸੀਂ ਵੀ ਸੁਣਾਂਗੇ ਉਹੋ ਵਾਕ  
 ਦੋ : ਜਿਹੜਾ ਸੁਣਿਆ ਸੀ ਬਲਵੰਤ ਸਿੰਘ ਲੋਗੋਂਵਾਲ  
 ਇਕੱਠੇ : ਦੁਬਿਧਾ ਛੋੜ ਗੁਰੂ ਤੇਰੇ ਸੰਗ  
 ਇਕ : ਦੁਬਿਧਾ ਅਸੀਂ ਛੱਡਾਂਗੇ  
 ਦੋ : ਕੁਰਸੀ ਉਤੇ ਡਟਾਂਗੇ

(ਮੰਚ 'ਤੇ ਚੱਕਰ ਲਾਉਂਦੇ ਹਨ।)

ਇਕ : ਮੁੰਡਿਆਂ ਹੈ ਸਿੰਘ ਸਾਹਿਬਾਨ ਨੂੰ ਅਗੇ ਲਾਇਆ  
 ਦੋ : ਸਾਨੂੰ ਹੈ ਐਵੇਂ ਗੱਧੀ ਗੋੜ ਵਿਚ ਪਾਇਆ  
 ਇਕ : ਅਖੇ ਪੰਥ ਪਾਰਟੀ ਇਕ ਹੈ ਕਰਨੀ  
 ਦੋ : ਏਕਤਾ ਵਾਲੀ ਨੀਂਹ ਹੈ ਧਰਨੀ  
 ਇਕ : ਏਕਤਾ ਕਰ ਕੁਰਸੀ ਅਸੀਂ ਗਵਾਉਣੀ ਨਹੀਂ  
 ਦੋ : ਫੜ ਨੂਠਾ ਉਮਰ ਸਾਰੀ ਬਿਤਾਉਣੀ ਨਹੀਂ  
 ਇਕ : ਅਸੀਂ ਵੀ ਸੁਣਾਂਗੇ ਉਹੋ ਵਾਕ  
 ਦੋ : ਜਿਹੜਾ ਸੁਣਿਆ ਸੀ ਬਲਵੰਤ ਸਿੰਘ ਲੋਗੋਂਵਾਲ  
 ਇਕੱਠੇ : ਦੁਬਿਧਾ ਛੋੜ ਗੁਰੂ ਤੇਰੇ ਸੰਗ  
 ਇਕ : ਦੁਬਿਧਾ ਅਸੀਂ ਛੱਡਾਂਗੇ  
 ਦੋ : ਵਿਚ ਚੰਦੀਗੜ੍ਹ ਡਟਾਂਗੇ

(ਮੰਚ 'ਤੇ ਚੱਕਰ ਲਗਾਉਂਦੇ ਹਨ।)

ਇਕ : ਸਿੰਘ ਸਾਹਿਬ ਦਾ ਇਹ ਫਰਮਾਨ  
 ਦੋ : ਅਖੇ ਅਕਾਲੀ ਸਾਰੇ ਇਕ ਹੋ ਜਾਣ  
 ਇਕ : ਇਹ ਹੈ ਬਾਦਲ ਟੋਹੜੇ ਦੀ ਚਾਲ  
 ਦੋ : ਜੋ ਮੌਕਾ ਰਹੇ ਸੀ ਕਦੋਂ ਦਾ ਭਾਲ  
 ਇਕ : ਬਰਨਾਲੇ ਨੂੰ ਭੁੰਜੇ ਲਾਹਵਾਂਗੇ  
 ਦੋ : ਬੰਦਾ ਆਪਣਾ ਗੱਦੀ ਬਿਠਾਵਾਂਗੇ  
 ਇਕ : ਜੇ ਗਦੀ ਹੋਰ ਕੋਲ ਹੈ ਜਾਂਦੀ  
 ਦੋ : ਨਹੀਂ ਵਾਰੀ ਕੁਰਸੀ ਲਈ ਸਾਡੀ ਹੈ ਆਪਣੀ

ਇਕ : ਇਹ ਹੈ ਸਿੱਧੀ ਜਿਹੀ ਬਾਤ  
 ਦੋ : ਫਿਰ ਕਰੀਏ ਕਿਉਂ ਆਤਮਘਾਤ  
 ਇਕ : ਅਸੀਂ ਵੀ ਸੁਣਾਂਗੇ ਉਹੋ ਵਾਕ  
 ਦੋ : ਜੋ ਸੁਣਿਆ ਬਲਵੰਤ ਸਿੰਘ ਲੋਂਗੋਵਾਲ  
 ਇਕਠੇ : ਦੁਬਿਧਾ ਛੋੜ, ਗੁਰੂ ਤੇਰੇ ਸੰਗ  
 ਇਕ : ਦੁਬਿਧਾ ਅਸੀਂ ਛੱਡਾਂਗੇ  
 ਦੋ : ਕੁਰਸੀ ਉਤੇ ਡਟਾਂਗੇ

(ਦੋਲੋਂ ਬਾਹਰ ਜਾਂਦੇ ਹਨ। ਸਾਧਾਰਨ ਸਿੱਖ ਦੂਜੇ ਪਾਸੇ ਤੋਂ ਮੰਚ ਹੋ ਆਉਂਦਾ ਹੈ।)

ਸਾਧਾਰਨ ਸਿੱਖ : ਇਹ ਦੋਨੋਂ ਹਨ ਜਥੇਦਾਰ  
 ਵੋਟਾਂ ਲੈਕੇ ਪੰਥ ਦੇ ਨਾਂ  
 ਚੰਦੀਗੜ੍ਹ ਗਏ ਸੀ ਪਧਾਰ  
 ਨਾ ਧਰਮ ਪਿਆਰਾ ਨਾ ਪੰਥ ਪਿਆਰਾ  
 ਕੁਰਸੀ ਨਾਲ ਇਹਨਾਂ ਦਾ ਪਿਆਰ  
 ਛੱਲ ਕੱਪਟ ਇਹਨਾਂ ਦਾ ਰੰਗ  
 ਫੇਰ ਵੀ ਕਹਿਣ ਗੁਰੂ ਸਾਡੇ ਸੰਗ  
 ਦੁਬਿਧਾ ਇਹ ਛੱਡਣਗੇ  
 ਕੁਰਸੀ ਉਤੇ ਡੱਟਣਗੇ

(ਦੂਜੇ ਪਾਸੇ ਦੇਖਕੇ)

ਪਰ ਇਹ ਕੌਣ ਹੈ ਆ ਰਿਹਾ  
 ਧਮਕ ਧਰਤੀ 'ਤੇ ਹੈ ਪਾ ਰਿਹਾ  
 ਬੰਦਾ ਲਗਦੈ ਇਹ ਵੀ ਖਾਸ  
 ਰਾਜਿਆਂ ਵਾਲੀ ਇਹਦੀ ਠਾਠ

(ਰਾਜਾ ਆਉਂਦਾ ਹੈ)

ਰਾਜਾ : ਮੈਂ ਹਾਂ ਅਮਰਇੰਦਰ ਸਿੰਘ ਰਾਜਾ  
 ਰਿਆਸਤ ਸੀ ਮੇਰੀ ਪਟਿਆਲਾ  
 ਜਦੋਂ ਜੰਮਿਆ ਉਦੋਂ ਵੀ ਰਾਜਾ  
 ਜਦੋਂ ਮਰਨਾ ਉਦੋਂ ਵੀ ਰਾਜਾ

ਸਾਧਾਰਨ ਸਿੱਖ : ਕੀ ਤੁਸੀਂ ਖਾਨਦਾਨੀ ਰਾਜੇ

ਰਾਜਾ : ਹਾਂ ਹਾਂ ਅਸੀਂ ਖਾਨਦਾਨੀ ਰਾਜੇ  
 ਜਦੋਂ ਜੰਮੇ ਉਦੋਂ ਵੀ ਰਾਜੇ  
 ਜਦੋਂ ਮਰਨਾ ਉਦੋਂ ਵੀ ਰਾਜੇ

ਸਾਧਾਰਨ ਸਿੱਖ : ਰਾਜਿਆਂ ਵਾਲੇ ਗੁਣ ਕੀ ਨੇ ਤੁਹਾਡੇ  
ਸਾਨੂੰ ਵੀ ਪਤਾ ਲਗੇ, ਕੁਝ ਪਲੇ ਪਾਵੋ ਸਾਡੇ

ਰਾਜਾ : ਰਾਜੀਵ ਮੇਰਾ ਦੋਸਤ ਪੁਰਾਣਾ  
ਦੂਨ ਸਕੂਲ ਸਾਡਾ ਯਾਰਾਨਾ  
ਕੱਠਿਆਂ ਪੀਣਾ, ਕੱਠਿਆਂ ਖਾਣਾ  
ਕੱਠਿਆਂ ਕੁੜੀਆਂ ਪਿੱਛੇ ਜਾਣਾ

ਸਾਧਾਰਨ ਸਿੱਖ : ਬੜੇ ਨੇ ਗੁਣ ਤੁਹਾਡੇ  
ਪਲੇ ਪੈ ਰਿਹਾ ਸਭ ਕੁਝ ਸਾਡੇ

ਰਾਜਾ : ਰਾਜੀਵ ਆਇਆ ਖਦਰ ਪਾਵੋ  
ਅਸੀਂ ਮੰਨ ਲਿਆ ਉਹਾ ਫਰਮਾਨ  
ਐਮ.ਪੀ. ਬਣਕੇ ਦਿੱਲੀ ਪੁੱਜੇ  
ਪਰ ਕਿਸੇ ਨਾ ਗੌਲੀ ਸਾਡੀ ਸ਼ਾਨ

ਸਾਧਾਰਨ ਸਿੱਖ : ਐਮ.ਪੀ. ਬਣ ਕੇ ਦਿੱਲੀ ਪੁੱਜੇ  
ਕਿਸੇ ਨਾ ਗੌਲੀ ਤੁਹਾਡੀ ਸ਼ਾਨ ?

ਰਾਜਾ : ਹਾਂ ਹਾਂ ਕਿਸੇ ਨਾ ਗੌਲੀ ਸਾਡੀ ਸ਼ਾਨ  
ਕਾਂਗਰਸੀ ਵਿਚ ਜਦੋਂ ਭਵਿੱਖ ਨਾ ਦਿਸਿਆ  
ਬਣ ਗਏ ਪੰਥ ਦੇ ਸੇਵਾਦਾਰ  
ਪਹਿਲੇ ਬਣੇ ਖੇਤੀ ਮੰਤਰੀ  
ਫੇਰ ਬਾਦਲ ਗਰੁੱਪ ਦੇ ਅਹੁਦੇਦਾਰ  
ਹੁਣ ਸਿੰਘ ਸਾਹਿਬਾਨ ਕੀਤਾ ਹੈ ਏਲਾਨ  
ਅਕਾਲੀ ਸਾਰੇ ਇਕ ਹੋ ਜਾਣ  
ਅਸੀਂ ਕਿਹਾ ਹੈ ਮਨਜ਼ੂਰ  
ਉਂਝ ਵੀ ਗੱਦੀ ਤੋਂ ਬੈਠੇ ਹਾਂ ਦੂਰ  
ਅਸੀਂ ਹੁਣ ਜਾਣ ਲਿਆ ਹੈ  
ਸਮੇਂ ਦਾ ਰੁੱਖ ਪਛਾਣ ਲਿਆ ਹੈ  
ਬਰਨਾਲੇ ਦੇ ਦਿਨ ਹੁਣ ਨੇ ਚਾਰ  
ਪੰਥ ਨੇ ਪਾਉਣੀ ਉਹਨੂੰ ਫਿਟਕਾਰ  
ਦਾਅ ਹੁਣ ਅਸੀਂ ਲਾਵਾਂਗੇ  
ਰਾਜੇ ਵਾਲੀ ਗੱਦੀ ਪਾਵਾਂਗੇ  
ਇਸ ਵਿਚ ਨਾ ਕੋਈ ਮਿਥਹਾਸ

ਸਾਧਾਰਨ ਸਿੱਖ : ਇਹ ਹੈ ਤੁਹਾਡਾ ਇਤਿਹਾਸ ?  
ਇਸ ਵਿਚ ਨਾ ਕੋਈ ਮਿਥਹਾਸ ?

ਰਾਜਾ : ਹਾਂ ਹਾਂ ਇਹ ਸਾਡਾ ਇਤਿਹਾਸ  
 ਇਸ ਵਿਚ ਨਾ ਕੋਈ ਮਿਥਹਾਸ  
 ਅਸੀਂ ਹਾਂ ਸਦਾ ਲਈ ਰਾਜੇ  
 ਜਦੋਂ ਜੰਮੇ ਉਦੋਂ ਵੀ ਰਾਜੇ  
 ਜਦੋਂ ਮਰਨਾ ਉਦੋਂ ਵੀ ਰਾਜੇ  
 (ਜਾਂਦਾ ਹੈ)

ਸਾਧਾਰਨ ਸਿੱਖ : ਇਹ ਹਨ ਸਦਾ ਲਈ ਰਾਜੇ  
 ਜਦੋਂ ਜੰਮੇ ਉਦੋਂ ਵੀ ਰਾਜੇ  
 ਜਦੋਂ ਮਰਨਾ ਉਦੋਂ ਵੀ ਰਾਜੇ  
 ਜੋ ਗੱਦੀਆਂ ਤੋਂ ਬੈਠੇ ਦੂਰ  
 ਉਹਨਾਂ ਨੂੰ ਸਿੰਘ ਸਾਹਿਬਾਨ ਮਨਜ਼ੂਰ  
 ਜੋ ਸਾਂਭਕੇ ਬੈਠੇ ਗੱਦੀ  
 ਉਹਨਾਂ ਲਈ ਫਰਮਾਨ ਹੈ ਰੱਦੀ  
 ਗੱਦੀਆਂ ਦੀ ਸਭ ਖੇਡ ਹਨ ਖੇਡਨ  
 ਲੈਕੇ ਪੰਥ ਦਾ ਉੱਚਾ ਨਾਂਅ  
 ਸ਼ਤਰੰਜ ਦੇ ਇਹ ਸ਼ਾਤਰ ਖਿਡਾਰੀ  
 ਲੋਕੋ ਇਹਨਾਂ ਨੂੰ ਖੂਬ ਪਛਾਣੋ  
 ਅਸਲੀਅਤ ਇਹਨਾਂ ਦੀ ਪੂਰੀ ਜਾਣੋ  
 ਇਹ ਹਨ ਸਦਾ ਲਈ ਰਾਜੇ  
 ਜਦੋਂ ਜੰਮਣ ਉਦੋਂ ਵੀ ਰਾਜੇ  
 ਜਦੋਂ ਮਰਨ ਉਦੋਂ ਵੀ ਰਾਜੇ  
 (ਆਵਾਜ਼ ਆਉਂਦੀ ਹੈ: ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ...  
 ਦੋ ਨੌਜਵਾਨ ਮੰਚ 'ਤੇ ਆਉਂਦੇ ਹਨ।)

ਇਕ : ਬੋਲੇ ਸੋ ਨਿਹਾਲ  
 ਦੋ : ਸਤਿ ਸ੍ਰੀ ਅਕਾਲ  
 ਇਕ : ਅਸੀਂ ਹਾਂ ਖਾੜਕੂ ਸਿੱਖ ਨੌਜਵਾਨ  
 ਦੋ : ਨਿਰਾਲੇ ਪੰਥ ਦੀ ਨਿਰਾਲੀ ਸ਼ਾਨ  
 ਇਕੱਠੇ : ਦਿੱਲੀ ਨਾਲ ਸਾਡਾ ਯੁੱਧ ਘਮਸਾਨ  
 ਇਕ : ਭਈਏ ਮਾਰੀਏ, ਪੁਲਸੀਏ ਮਾਰੀਏ  
 ਦੋ : ਔਰਤਾਂ ਮਾਰੀਏ, ਹਿੰਦੂ ਮਾਰੀਏ  
 ਇਕੱਠੇ : ਜੰਗ ਤੇ ਪਿਆਰ ਵਿਚ ਸਭ ਪਰਵਾਨ  
 ਇਕ : ਅਸਾਂ ਇਰਾਦਾ ਹੁਣ ਬਣਾਇਆ ਹੈ

ਦੋ : ਮੜ੍ਹਾ ਇਹ ਪਕਾਇਆ ਹੈ  
 ਇਕ : ਗੱਦੀ ਬੁਢਿਆਂ ਨੂੰ ਬਹਿਣ ਨਹੀਂ ਦੇਣਾ  
 ਦੋ : ਰਾਜ ਇਹਨਾਂ ਦਾ ਰਹਿਣ ਨਹੀਂ ਦੇਣਾ  
 ਇਕ : ਸਿੰਘ ਸਾਹਿਬ ਪਏ ਆਖਣ, ਅਕਾਲੀ ਇਕ ਹੋ ਜਾਣ  
 ਦੋ : ਪਰ ਸਾਡਾ ਨਿਸ਼ਾਨਾ ਹੈ ਖਾਲਿਸਤਾਨ  
 ਇਕ : ਗੁਰਮਤਾ ਅਸੀਂ ਪਾਸ ਸੀ ਕੀਤਾ  
 ਦੋ : ਏਲਾਨ ਇਹ ਸਾਫ ਸੀ ਕੀਤਾ  
 ਇਕੱਠੇ : ਖਾਲਿਸਤਾਨ ਬਣਾਵਾਂਗੇ, ਰਾਜ ਆਪਣਾ ਚਲਾਵਾਂਗੇ  
 ਸਾਧਾਰਨ ਸਿੱਖ : ਕੀ ਬਣ ਗਿਆ ਜਦੋਂ ਖਾਲਿਸਤਾਨ ?  
 ਮਿਲੇਗਾ ਸਭ ਨੂੰ ਰੋਟੀ ਕਪੜਾ ਤੇ ਮਕਾਨ ?  
 ਇਕ : ਤੂੰ ਵੀ ਭੋਲਾ ਏ ਯਾਰ  
 ਦੋ : ਸਮਝਦਾ ਨਹੀਂ ਸਭ ਪ੍ਰੋਗਰਾਮ  
 ਸਾਧਾਰਨ ਸਿੱਖ : ਕੀ ਇਹ ਤੁਹਾਡਾ ਪ੍ਰੋਗਰਾਮ ?  
 ਇਕ : ਖਾਲਿਸਤਾਨ ਜਦੋਂ ਬਣੇਗਾ  
 ਦੋ : ਨਾਮ ਗੁਰੂ ਦਾ ਚਲੇਗਾ  
 ਇਕ : ਥਾਂ ਥਾਂ ਤੇ ਹੋਣਗੇ ਕੀਰਤਨ ਦਰਬਾਰ  
 ਦੋ : ਹੋਵੇ ਗਲੀ ਸੜਕ ਜਾਂ ਬਾਜ਼ਾਰ  
 ਇਕ : ਬਾਣੀ ਹਰ ਇਕ ਦੇ ਕੰਨ ਵਿਚ ਪੈਣੀ  
 ਦੋ : ਰੋਟੀ ਕਪੜੇ ਦੀ ਲੋੜ ਨਾ ਰਹਿਣੀ  
 ਸਾਧਾਰਨ ਸਿੱਖ : ਸਮਝ ਗਿਆ, ਬਈ ਸਮਝ ਗਿਆ  
 ਜਾਣ ਗਿਆ, ਪਹਿਚਾਣ ਗਿਆ  
 ਇਕ : ਕੀ ਸਮਝ ਗਿਆ, ਕੀ ਜਾਣ ਗਿਆ  
 ਦੋ : ਕੀ ਜਾਣ ਗਿਆ, ਕੀ ਪਹਿਚਾਣ ਗਿਆ  
 ਸਾਧਾਰਨ ਸਿੱਖ : ਧਰਮ ਨੇ ਹੋਣਾ ਹਰ ਥਾਂ ਪ੍ਰਧਾਨ  
 ਭੁਲਣਾ ਬੰਦੇ ਨੂੰ ਕੁਲ ਵਗਿਆਨ  
 ਸਾਰੀ ਸਾਇੰਸ ਸਾਰਾ ਗਿਆਨ  
 ਪੁੱਠਾ ਚੱਕਰ ਚਲੇਗਾ  
 ਬੰਦਾ ਪੰਦਰਵੀਂ ਸਦੀ 'ਚ ਪੁਜੇਗਾ  
 ਇਕ : ਪੰਦਰਵੀਂ ਸ਼ੈਲੀ ਦਾ ਪਤਾ ਨਹੀਂ ਸਾਨੂੰ  
 ਦੋ : ਚੱਕਰਾਂ ਵਾਲੀ ਚਿੰਤਾ ਨਹੀਂ ਸਾਨੂੰ  
 ਇਕ : ਝੁਲੇਗਾ ਇਥੇ ਕੇਸਰੀ ਨਿਸ਼ਾਨ  
 ਦੋ : ਬਣੇਗਾ ਇਥੇ ਖਾਲਿਸਤਾਨ

ਇਕੱਠੇ : (ਜਾਂਦੇ ਹੋਏ) ਬਣੇਗਾ ਇਥੇ ਖਾਲਿਸਤਾਨ  
 ਸਾਧਾਰਨ ਸਿੱਖ : ਸੁਣਿਓ ਲੋਕੋ, ਸੁਣ ਲਓ ਤੁਸੀਂ ਕੁਲ ਇਨਸਾਨ  
 ਇਹ ਧਰਤੀ ਹੈ ਸਾਡੀ ਸਾਂਝੀ  
 ਲੋਕਸ਼ਾਹੀ ਦਾ ਯੁੱਗ ਹੈ ਇਹ  
 ਪੁੱਠਾ ਚੱਕਰ ਚਲਨਾ ਨਹੀਂ  
 ਧਰਮ ਦਾ ਰਾਜ ਬਣਾਕੇ  
 ਜੀਂਦੇ ਅਸੀਂ ਮਰਨਾ ਨਹੀਂ  
 ਪਛਾਕੜ ਹੈ ਉਹ ਸਿਆਸਤ  
 ਜੋ ਧਰਮ 'ਤੇ ਹੈ ਆਧਾਰਤ  
 ਧਰਮ ਤੇ ਸਿਆਸਤ ਦਾ ਅੱਜ ਦੇ ਯੁੱਗ ਵਿਚ ਜੋੜ ਨਹੀਂ  
 ਸਮਾਂ ਵਿਹਾ ਗਈ ਜੋ ਸਿਆਸਤ  
 ਉਸ ਸਿਆਸਤ ਦੀ ਲੋੜ ਨਹੀਂ  
 ਆਓ ਕਰੀਏ ਇਹ ਏਲਾਨ, ਘਰ ਘਰ ਪੁਚਾਈਏ ਏ ਪੈਗਾਮ  
 ਧਰਮ ਧਰਮ ਮਾਮਾ ਨਿੱਜ ਦਾ, ਨਾ ਦਖਲ ਦੇਵੇ ਸਰਕਾਰ  
 ਧਰਮ ਦਾ ਵੀ ਹੱਕ ਨਹੀਂ, ਹੋਏ ਸਿਆਸਤ ਵਿਚ ਦਖਲਅੰਦਾਜ਼  
 ਸਾਡਾ ਹੈ ਏਹੋ ਏਲਾਨ  
 ਸਾਡਾ ਲੋਕਾਂ ਨੂੰ ਪੈਗਾਮ  
 (ਸਮਾਪਤ)